

 Print Page

## Sri Guru Granth Sahib

Displaying 520 of

ਸਲੋਕ ਮਃ ੫ ॥

Salok Ma 5 ॥

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੦

ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥

Praem Pattolaa Thai Sehi Dhithaa Dtakan Koo Path Maeree ॥

O Husband Lord, You have given me the silk gown of Your Love to cover and protect my honor.

ਗੁਜਰੀ ਵਾਰ: (ਮਃ ੫) (੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੧

Raag Goojree Guru Arjan Dev

ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥

Dhaanaa Beenaa Saaee Maiddaa Naanak Saar N Jaanaa Thaeree ॥1॥

You are all-wise and all-knowing, O my Master; Nanak: I have not appreciated Your value, Lord. ॥1॥

ਗੁਜਰੀ ਵਾਰ: (ਮਃ ੫) (੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੨

Raag Goojree Guru Arjan Dev

ਮਃ ੫ ॥

Ma 5 ॥

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੦

ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥

Thaiddai Simaran Habh Kishh Ladhham Bikhham N Dditham Koee ॥

By Your meditative remembrance, I have found everything; nothing seems difficult to me.

ਗੁਜਰੀ ਵਾਰ: (ਮਃ ੫) (੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੨

Raag Goojree Guru Arjan Dev

ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥੨॥

Jis Path Rakhai Sachaa Saahib Naanak Maett N Sakai Koee ॥2॥

One whose honor the True Lord Master has preserved - O Nanak, no one can dishonor him. ॥2॥

ਗੁਜਰੀ ਵਾਰ: (ਮਃ ੫) (੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੩

Raag Goojree Guru Arjan Dev

ਪਉੜੀ ॥

Pourree ॥

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੦

ਹੋਵੈ ਸੁਖ ਘਣਾ ਦਯਿ ਧਿਆਇਐ ॥

Hovai Sukh Ghanaa Dhay Dhhiaaeiai ॥

Meditating on the Lord, there comes a great peace.

ਗੁਜਰੀ ਵਾਰ (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੩

Raag Goojree Guru Arjan Dev

ਵੰਦੈ ਰੋਗਾ ਘਾਣਿ ਹਰਿ ਗੁਣ ਗਾਇਐ ॥

Vannjai Rogaa Ghaan Har Gun Gaaeiai ॥

Multitudes of illnesses vanish, singing the Glorious Praises of the Lord.

ਗੁਜਰੀ ਵਾਰ (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੪

Raag Goojree Guru Arjan Dev

ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ ॥

Andhar Varathai Thaad Prabh Chith Aaeiai ॥

Utter peace pervades within, when God comes to mind.

ਗੁਜਰੀ ਵਾਰ (ਮਃ ੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੪

Raag Goojree Guru Arjan Dev

ਪੂਰਨ ਹੋਵੈ ਆਸ ਨਾਇ ਮੰਨਿ ਵਸਾਇਐ ॥

Pooran Hovai Aas Naae Mann Vasaaeiai ॥

One's hopes are fulfilled, when one's mind is filled with the Name.

ਗੁਜਰੀ ਵਾਰ (ਮਃ ੫) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੪

Raag Goojree Guru Arjan Dev

ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥

Koe N Lagai Bighan Aap Gavaaeiai ॥

No obstacles stand in the way, when one eliminates his self-conceit.

ਗੁਜਰੀ ਵਾਰ (ਮਃ ੫) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੫

Raag Goojree Guru Arjan Dev

ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ ॥

Giaan Padhaarathh Math Gur Thae Paaeiai ॥

The intellect attains the blessing of spiritual wisdom from the Guru.

ਗੁਜਰੀ ਵਾਰ (ਮਃ ੫) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੫

Raag Goojree Guru Arjan Dev

ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ ॥

Thin Paaeae Sabhae Thhok Jis Aap Dhivaaeiai ||

He receives everything, unto whom the Lord Himself gives.

ਗੁਜਰੀ ਵਾਰ (ਮਃ ੫) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੬

Raag Goojree Guru Arjan Dev

ਤੂੰ ਸਭਨਾ ਕਾ ਖਸਮੁ ਸਭ ਤੇਰੀ ਛਾਇਐ ॥੮॥

Thoon Sabhanaa Kaa Khasam Sabh Thaeree Shhaaeiai ||8||

You are the Lord and Master of all; all are under Your Protection. ||8||

ਗੁਜਰੀ ਵਾਰ (ਮਃ ੫) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੬

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੦

ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥

Nadhee Tharandharree Maiddaa Khoj N Khunbhai Manjh Muhabath Thaeree ||

Crossing the stream, my foot does not get stuck - I am filled with love for You.

ਗੁਜਰੀ ਵਾਰ (ਮਃ ੫) (੯) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੭

Raag Goojree Guru Arjan Dev

ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥

Tho Seh Charanee Maiddaa Heearraa Seetham Har Naanak Thulehaa Baerree ||1||

O Lord, my heart is attached to Your Feet; the Lord is Nanak's raft and boat. ||1||

ਗੁਜਰੀ ਵਾਰ (ਮਃ ੫) (੯) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੭

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੦

ਜਿਨ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰੁ ਅਸਾਡੜੇ ਸੇਈ ॥

Jinhee Dhisandharriaa Dhuramath Vannjai Mithr Asaaddarrae Saeer ||

The sight of them banishes my evil-mindedness; they are my only true friends.

ਗੁਜਰੀ ਵਾਰ (ਮਃ ੫) (੯) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੮

Raag Goojree Guru Arjan Dev

ਹਉ ਢੁਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥

Ho Dtoodtaedhee Jag Sabaaeiaa Jan Naanak Viralae Kaeee ||2||

I have searched the whole world; O servant Nanak, how rare are such persons! ||2||

ਗੁਜਰੀ ਵਾਰ (ਮਃ ੫) (੯) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੮

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੦

ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥

Aavai Saahib Chith Thaeriaa Bhagathaa Ddithiaa ||

You come to mind, O Lord and Master, when I behold Your devotees.

ਗੁਜਰੀ ਵਾਰ (ਮਃ ੫) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੯

Raag Goojree Guru Arjan Dev

ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥

Man Kee Katteeai Mail Saadhhasang Vuthiaa ||

The filth of my mind is removed, when I dwell in the Saadh Sangat, the Company of the Holy.

ਗੁਜਰੀ ਵਾਰ (ਮਃ ੫) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੧੦

Raag Goojree Guru Arjan Dev

ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥

Janam Maran Bho Katteeai Jan Kaa Sabadh Jap ||

The fear of birth and death is dispelled, meditating on the Word of His humble servant.

ਗੁਜਰੀ ਵਾਰ (ਮਃ ੫) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੧੦

Raag Goojree Guru Arjan Dev

ਬੰਧਨ ਖੋਲਨਿ ਸੰਤ ਦੂਤ ਸਭਿ ਜਾਹਿ ਛਪਿ ॥

Bandhhan Kholanih Santh Dhooth Sabh Jaahi Shhap ||

The Saints untie the bonds, and all the demons are dispelled.

ਗੁਜਰੀ ਵਾਰ (ਮਃ ੫) ੯:੪ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੧੦

Raag Goojree Guru Arjan Dev

ਤਿਸੁ ਸਿਉ ਲਾਇਨਿ ਰੰਗੁ ਜਿਸ ਦੀ ਸਭ ਧਾਰੀਆ ॥

This Sio Laaeinih Rang Jis Dhee Sabh Dhhaareeaa ||

They inspire us to love Him, the One who established the entire universe.

ਗੁਜਰੀ ਵਾਰਾ (ਮਃ ੫) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੧

Raag Goojree Guru Arjan Dev

ਉਚੀ ਹੁੰ ਉਚਾ ਥਾਨੁ ਅਗਮ ਅਪਾਰੀਆ ॥

Oochee Hoon Oochaa Thhaan Agam Apaareeaa ॥

The seat of the inaccessible and infinite Lord is the highest of the high.

ਗੁਜਰੀ ਵਾਰਾ (ਮਃ ੫) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੧

Raag Goojree Guru Arjan Dev

ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥

Rain Dhinās Kar Jorr Saas Saas Dhhaiaaeai ॥

Night and day, with your palms pressed together, with each and every breath, meditate on Him.

ਗੁਜਰੀ ਵਾਰਾ (ਮਃ ੫) ੯:੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੨

Raag Goojree Guru Arjan Dev

ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥

Jaa Aapae Hoe Dhhaeiaal Thaan Bhagath Sang Paaeeai ॥9॥

When the Lord Himself becomes merciful, then we attain the Society of His devotees. ॥9॥

ਗੁਜਰੀ ਵਾਰਾ (ਮਃ ੫) ੯:੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੨

Raag Goojree Guru Arjan Dev

ਸਲੋਕ ਮਃ ੫ ॥

Salok Ma 5 ॥

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੦

ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥

Baar Vidnaanarrai Hunmas Dhhunmas Kookaa Peeaa Raahee ॥

In this wondrous forest of the world, there is chaos and confusion; shrieks emanate from the highways.

ਗੁਜਰੀ ਵਾਰਾ (ਮਃ ੫) (੧੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੩

Raag Goojree Guru Arjan Dev

ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥

Tho Seh Saethee Lagarree Ddoree Naanak Anadh Saethee Ban Gaahee ॥1॥

I am in love with You, O my Husband Lord; O Nanak, I cross the jungle joyfully. ॥1॥

ਗੁਜਰੀ ਵਾਰਾ (ਮਃ ੫) (੧੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੩

Raag Goojree Guru Arjan Dev

ਮਃ ੫ ॥

Ma 5 ॥

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੦

ਸਚੀ ਬੈਸਕ ਤਿਨ੍ਹਾ ਸੰਗਿ ਜਿਨ ਸੰਗਿ ਜਪੀਐ ਨਾਉ ॥

Sachee Baisak Thinhaa Sang Jin Sang Japeeai Nao ||

The true society is the company of those who meditate on the Name of the Lord.

ਗੁਜਰੀ ਵਾਰ (ਮਃ ੫) (੧੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੧੪

Raag Goojree Guru Arjan Dev

ਤਿਨ੍ਹ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥੨॥

Thin Sang Sang N Keechee Naanak Jinaa Aapanaa Suaao ||2||

Do not associate with those, O Nanak, who look out only for their own interests. ||2||

ਗੁਜਰੀ ਵਾਰ (ਮਃ ੫) (੧੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੧੪

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੦

ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥

Saa Vaelaa Paravaan Jith Sathigur Bhaettiaa ||

Approved is that time, when one meets the True Guru.

ਗੁਜਰੀ ਵਾਰ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੧੫

Raag Goojree Guru Arjan Dev

ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥

Hoaa Saadhoo Sang Fir Dhookh N Thaettiaa ||

Joining the Saadh Sangat, the Company of the Holy, he does not suffer pain again.

ਗੁਜਰੀ ਵਾਰ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੧੬

Raag Goojree Guru Arjan Dev

ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥

Paaeiaa Nihachal Thhaan Fir Garabh N Laettiaa ||

When he attains the eternal place, he does not have to enter the womb again.

ਗੁਜਰੀ ਵਾਰ (ਮਃ ੫) (੧੦):੩ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੧੬

Raag Goojree Guru Arjan Dev

ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥

Nadharee Aaeiaa Eik Sagal Brehamaettiaa ||

He comes to see the One God everywhere.

ਗੁਜਰੀ ਵਾਰਾ (ਮਃ ੫) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੭

Raag Goojree Guru Arjan Dev

ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ ॥

Thath Giaan Laae Dhiaan Dhrisatt Samaettiaa ||

He focuses his meditation on the essence of spiritual wisdom, and withdraws his attention from other sights.

ਗੁਜਰੀ ਵਾਰਾ (ਮਃ ੫) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੭

Raag Goojree Guru Arjan Dev

ਸਭੇ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥

Sabho Japeeai Jaap J Mukhahu Bolaettiaa ||

All chants are chanted by one who chants them with his mouth.

ਗੁਜਰੀ ਵਾਰਾ (ਮਃ ੫) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੭

Raag Goojree Guru Arjan Dev

ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥

Hukamae Bujh Nihaal Sukh Sukhaettiaa ||

Realizing the Hukam of the Lord's Command, he becomes happy, and he is filled with peace and tranquility.

ਗੁਜਰੀ ਵਾਰਾ (ਮਃ ੫) (੧੦):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੮

Raag Goojree Guru Arjan Dev

ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ ॥੧੦॥

Parakh Khajaanai Paaeae Sae Bahurr N Khottiaa ||10||

Those who are assayed, and placed in the Lord's treasury, are not declared counterfeit again. ||10||

ਗੁਜਰੀ ਵਾਰਾ (ਮਃ ੫) (੧੦):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੮

Raag Goojree Guru Arjan Dev

ਸਲੋਕੁ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰਾ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੦

ਵਿਛੋਹੇ ਜੰਬੂਰ ਖਵੇ ਨ ਵੰਞਿ ਗਾਖੜੇ ॥

Vishhohae Janboor Khavae N Vannjan Gaakharrae ||

The pincers of separation are so painful to endure.

ਗੁਜਰੀ ਵਾਰਾ (ਮਃ ੫) (੧੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੦ ਪੰ. ੧੯

Raag Goojree Guru Arjan Dev

ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥੧॥

Jae So Dhhanee Milann Naanak Sukh Sanbooh Sach ||1||

If only the Master would come to meet me! O Nanak, I would then obtain all the true comforts. ||1||

ਗੁਜਰੀ ਵਾਰ (ਮਃ ੫) (੧੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੨੦ ਪੰ. ੧੯

Raag Goojree Guru Arjan Dev